

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ COVID-19 ਨੂੰ ਫੈਲਣ ਤੋਂ ਰੋਕਣ ਲਈ, ਬ੍ਰੈਂਪਟਨ ਦੀਆਂ ਬਾਰਸ, ਰੈਸਟੋਰੈਂਟਸ ਅਤੇ ਭੋਜਨ ਸਬੰਧੀ ਸੰਸਥਾਨਾਂ ਦੀ ਵਿਅਕਤੀਗਤ ਸੇਵਾ ਬੰਦ ਕਰਨ ਦੀ ਘੋਸ਼ਣਾ ਕੀਤੀ

ਬ੍ਰੈਂਪਟਨ, ਓਨਟਾਰੀਓ (16 ਮਾਰਚ, 2020) – ਸਿਟੀ ਆਫ ਬ੍ਰੈਂਪਟਨ, ਓਨਟਾਰੀਓ ਸੂਬੇ (Province of Ontario) ਵੱਲੋਂ ਅੱਜ ਕੀਤੀ ਗਈ ਘੋਸ਼ਣਾ ਦੀ ਪਾਲਣਾ ਵਿੱਚ ਪੀਲ ਪਬਲਿਕ ਹੈਲਥ (Peel Public Health) ਦਾ ਸਮਰਥਨ ਕਰਦੀ ਹੈ। ਇਸ ਘੋਸ਼ਣਾ ਵਿੱਚ, COVID-19 (ਸੀ.ਓ.ਵੀ.ਆਈ.ਡੀ.-19) ਦੇ ਫੈਲਾਅ ਤੇ ਨਿਯੰਤਰਣ ਪਾਉਣ ਵਿੱਚ ਮਦਦ ਲਈ ਬਾਰਸ, ਰੈਸਟੋਰੈਂਟਾਂ ਅਤੇ ਭੋਜਨ ਸਬੰਧੀ ਸੰਸਥਾਨਾਂ ਨੂੰ ਵਿਅਕਤੀਗਤ ਸੇਵਾ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਇਸਤੋਂ ਇਲਾਵਾ, ਪੀਲ ਪਬਲਿਕ ਹੈਲਥ, 17 ਮਾਰਚ, 2020, ਸਵੇਰੇ 12:01 ਵਜੇ ਤੋਂ ਲੈ ਕੇ, ਨਾਈਟਕਲੱਬ, ਮੂਵੀ ਥਿਏਟਰ ਅਤੇ ਕੇਨਸਰਟ ਥਾਵਾਂ ਨੂੰ ਬੰਦ ਕਰਨ ਦੀ ਵੀ ਪੂਰੀ ਸਿਫਾਰਿਸ਼ ਕਰਦੀ ਹੈ।

ਪੀਲ ਪਬਲਿਕ ਹੈਲਥ ਹਰ ਕਿਸੇ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਯਤਨ ਕਰਨ ਦੀ ਬੇਨਤੀ ਕਰਦੀ ਹੈ। ਸਮਾਜਿਕ ਦੂਰੀ, ਸਰੀਰਕ ਸੰਪਰਕ ਤੋਂ ਬਚਣਾ ਅਤੇ ਦੂਜਿਆਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣਾ (ਲਗਭਗ 2 ਮੀਟਰ ਤੱਕ) ਹੈ।

ਪੀਲ ਪਬਲਿਕ ਹੈਲਥ ਇਸਦੀ ਵੀ ਪੂਰੀ ਸਿਫਾਰਿਸ਼ ਕਰਦੀ ਹੈ ਕਿ ਜਿਹਨਾਂ ਨਿਵਾਸੀਆਂ ਨੇ ਕੈਨੇਡਾ (Canada) ਦੇ ਬਾਹਰ, ਅਮਰੀਕਾ (United States) ਸਮੇਤ ਹੋਰ ਦੇਸ਼ਾਂ ਵਿੱਚ ਯਾਤਰਾ ਕੀਤੀ ਹੈ, ਉਹ 14 ਦਿਨਾਂ ਤੱਕ ਖੁਦ ਨੂੰ ਦੂਜਿਆਂ ਤੋਂ ਵੱਖਰਾ ਰੱਖਣ।

ਹਾਲਾਂਕਿ ਕਈ ਰੈਸਟੋਰੈਂਟਸ, ਬਾਰਸ ਅਤੇ ਭੋਜਨ ਸਬੰਧੀ ਸੰਸਥਾਨਾਂ ਨੇ ਪਹਿਲਾਂ ਹੀ ਪੀਲ ਦੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਬਿਜਨੇਸ ਦੇ ਤਰੀਕਿਆਂ ਨੂੰ ਬਦਲਣ ਜਿਹੇ ਕਦਮ ਚੁੱਕੇ ਹਨ। ਪੀਲ ਵਿੱਚ ਕੋਈ ਵੀ ਕਾਰੋਬਾਰੀ, ਜੇ ਸੂਬੇ ਦੀਆਂ ਜਾਂ ਪੀਲ ਪਬਲਿਕ ਹੈਲਥ ਦੀਆਂ ਸਿਫਾਰਿਸ਼ਾਂ ਨੂੰ ਨਹੀਂ ਮੰਨਦਾ, ਉਹ ਹੈਲਥ ਪ੍ਰੋਟੈਕਸ਼ਨ ਐਂਡ ਪ੍ਰੋਮੋਸ਼ਨ ਐਕਟ (Health Protection and Promotion Act) ਹੇਠ ਹੁਕਮਾਂ ਦੇ ਅਧੀਨ ਹੋਵੇਗਾ।

ਸਿਟੀ ਆਫ ਬ੍ਰੈਂਪਟਨ ਨਿਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਭੋਜਨ ਘਰ ਲੈ ਕੇ ਆਉਣ ਜਿਹੇ ਵਿਕਲਪਾਂ ਦਾ ਲਾਭ ਲੈ ਕੇ, ਸਥਾਨਕ ਫੂਡ ਸਰਵਿਸ ਸੰਸਥਾਨਾਂ ਨੂੰ ਸਹਿਯੋਗ ਕਰਨ।

ਸਿਟੀ ਦੀਆਂ ਸੇਵਾਵਾਂ ਬਾਰੇ ਬਿਲਕੁੱਲ ਤਾਜ਼ਾ ਜਾਣਕਾਰੀ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs), ਅਤੇ ਫੈਸਿਲਿਟੀ ਅਤੇ ਪ੍ਰੋਗਰਾਮਿੰਗ ਬੰਦ ਹੋਣ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਵੈਬਸਾਈਟ: [www.brampton.ca/covid19](http://www.brampton.ca/covid19) ਤੇ ਜਾਓ।

ਪੀਲ ਪਬਲਿਕ ਹੈਲਥ ਵੱਲੋਂ ਦਿੱਤੀ ਜਾਣ ਵਾਲੀ ਤਾਜ਼ਾ ਜਾਣਕਾਰੀ ਲਈ: [www.peelregion.ca/coronavirus](http://www.peelregion.ca/coronavirus) ਤੇ ਜਾਓ।

### ਹਵਾਲਾ

“COVID-19 ਦਾ ਮੁਕਾਬਲਾ ਕਰਨ ਅਤੇ ਇਸਨੂੰ ਫੈਲਣ ਤੋਂ ਰੋਕਣ ਵਿੱਚ ਭਾਈਚਾਰੇ ਦੀ ਮਦਦ ਕਰਨ ਵਾਸਤੇ, ਤਤਕਾਲੀ, ਸਮੂਹਿਕ ਕਾਰਵਾਈ ਲੋੜੀਂਦੀ ਹੈ। ਸਿਟੀ ਆਫ ਬ੍ਰੈਂਪਟਨ, ਰੈਸਟੋਰੈਂਟਸ, ਬਾਰਸ, ਅਤੇ ਕੋਫੀ ਸ਼ੌਪਸ ਸਮੇਤ, ਸਾਰੇ ਸਥਾਨਕ ਭੋਜਨ ਸਬੰਧੀ ਸੰਸਥਾਨਾਂ ਨੂੰ ਅਸਥਾਈ ਤੌਰ ਤੇ ਬੰਦ ਕਰਕੇ, ਪੀਲ ਪਬਲਿਕ ਹੈਲਥ ਦੀਆਂ ਭਾਈਚਾਰੇ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀਆਂ, ਅੱਜ ਦੀਆਂ ਸਿਫਾਰਿਸ਼ਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਸਿਟੀ ਆਫ ਬ੍ਰੈਂਪਟਨ, COVID-19 ਦੀ ਪ੍ਰਤੀਕਿਰਿਆ ਵਿੱਚ ਕੀਤੀ ਜਾ ਰਹੀ ਬੇਜੋੜ ਕਾਰਵਾਈ ਦੇ ਅਸਰ ਨੂੰ ਘੱਟ ਕਰਨ ਲਈ ਵਚਨਬੱਧ ਹੈ। ਇਹ ਪਹਿਲਾਂ ਤੋਂ ਕਿਤੇ ਵੱਧ

ਮਹੱਤਵਪੂਰਣ ਹੈ ਕਿ ਭਾਈਚਾਰੇ ਦੇ ਤੌਰ ਤੇ, ਅਸੀਂ ਇੱਕਜੁੱਟ ਰਹੀਏ ਅਤੇ ਮੈਂ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਜਨਤਾ ਦੇ ਲਗਾਤਾਰ ਸਹਿਯੋਗ ਦੀ ਬੇਨਤੀ ਕਰਦਾ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)